



GLOBAL SIKH COUNCIL
VOICE OF SIKHS WORLDWIDE

GLOBAL SIKH COUNCIL

International Voice of The Sikhs

UK Charity Registered Number 1186311

26 ਜੁਲਾਈ 2020

ਪਿਆਰੇ ਖਾਲਸਾ ਜੀਓ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

ਗਲੋਬਲ ਸਿੱਖ ਕੌਂਸਲ (GSC) ਮੈਂਬਰ ਅਤੇ ਸ਼ੁਭ ਚਿੰਤਕ ਇਹ ਖਬਰ ਸੁਣ ਕੇ ਅਤਿਅੰਤ ਪ੍ਰਸੰਨ ਹੋਏ ਹਨ ਕਿ ਅਫਗਾਨਿਸਤਾਨ ਤੋਂ ਸਿੱਖ ਅਤੇ ਹਿੰਦੂ ਜੋ ਕਿ ਕੱਟੜਪੰਥੀਆਂ ਦੇ ਜ਼ੁਲਮਾਂ ਦਾ ਨਿਸ਼ਾਨਾ ਬਣੇ ਹੋਏ ਸਨ, ਉਹਨਾਂ ਨੂੰ ਭਾਰਤ ਵਾਪਿਸ ਆਉਣ ਦੀ ਆਗਿਆ ਦਿੱਤੀ ਜਾ ਰਹੀ ਹੈ। ਇਹਨਾਂ ਸਿੱਖ ਅਤੇ ਹਿੰਦੂਆਂ ਨੇ ਕੱਟੜਪੰਥੀ ਸੰਸਥਾਵਾਂ ਜਿਵੇਂ ਕਿ ISIS ਦੇ ਹੱਥਾਂ ਵਿੱਚ ਬਹੁਤ ਬਹੁਤ ਦੁੱਖ ਸਹਿਆ ਹੈ। ਇਹ ਬਹੁਤ ਵੱਡੀ ਰਾਹਤ ਹੈ ਤੇ ਉਮੀਦ ਹੈ ਕਿ ਇਹ ਉਹਨਾਂ ਦੇ ਦੁੱਖਾਂ ਦਾ ਅੰਤ ਹੋਵੇਗੀ।

ਇਸ ਲਈ ਅਸੀਂ ਭਾਰਤ ਸਰਕਾਰ ਦੇ, ਸ਼੍ਰੀ ਨਰਿੰਦਰ ਮੇਦੀ ਸਮੇਤ ਉਹਨਾਂ ਸਾਰੇ ਅਧਿਕਾਰੀਆਂ ਦੇ ਬਹੁਤ ਧੰਨਵਾਦੀ ਹਾਂ ਜਿੰਨ੍ਹਾਂ ਨੇ ਇਸ ਉਪਰਾਲੇ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਮੇਰਾ ਤਹਿਦਿਲੋਂ ਧੰਨਵਾਦ ਹੈ ਸ.ਪਰਮਜੀਤ ਸਿੰਘ ਬੇਦੀ, ਗਲੋਬਲ ਸਿੱਖ ਕੌਂਸਲ ਦੇ ਅਫਗਾਨਿਸਤਾਨ ਸੰਬੰਧੀ ਮਾਮਲਿਆਂ ਦੀ ਉੱਪ ਕਮੇਟੀ ਦੇ ਪ੍ਰਧਾਨ ਜੀ ਦਾ, ਜੋ ਕਿ 25 ਮਾਰਚ 2020 ਨੂੰ ਗੁਰਦੁਆਰਾ ਹਰ ਰਾਇ ਸਾਹਿਬ ਵਿਖੇ ਉਪਾਸਨਾ ਕਰ ਰਹੇ ਨਿਰਦੋਸ਼ ਸਿੱਖਾਂ ਤੇ ਹੋਏ ਘਾਤਕ ਹਮਲੇ ਦੌਰਾਨ 25 ਸਿੱਖਾਂ ਦੀ ਮੌਤ ਤੋਂ ਬਾਅਦ, ਉਹਨਾਂ ਹਿੰਦੂ ਅਤੇ ਸਿੱਖਾਂ ਦੀ ਮਦਦ ਲਈ ਅਣਥੱਕ ਮੋਹਨਤ ਕਰ ਰਹੇ ਹਨ, ਜਿੰਨ੍ਹਾਂ ਦੀ ਜਾਨ ਨੂੰ ਖਤਰਾ ਸੀ। ਇਸ ਮਹੱਤਵਪੂਰਨ ਕਾਰਜ ਦੀ ਸਫਲਤਾ ਵਿੱਚ ਆਪਣਾ ਅਣਥੱਕ ਯੋਗਦਾਨ ਪਾਉਣ ਲਈ, ਗਲੋਬਲ ਸਿੱਖ ਕੌਂਸਲ, ਅਫਗਾਨਿਸਤਾਨ ਸੰਬੰਧੀ ਮਾਮਲਿਆਂ ਦੀ ਕਮੇਟੀ ਦੇ ਬਾਕੀ ਮੈਂਬਰ ਸਾਹਿਬਾਨ, ਸ. ਹਰਸ਼ਰਨ ਸਿੰਘ, ਸ. ਖਜਿੰਦਰ ਸਿੰਘ, ਸ. ਸੁਰਿੰਦਰਪਾਲ ਸਿੰਘ ਬ੍ਰਾਈਟ, ਸ. ਦਲੀਪ ਸਿੰਘ ਸੇਠੀ, ਸ. ਰਣਦੀਪ ਸਿੰਘ, ਸ. ਪ੍ਰਤਾਪ ਸਿੰਘ, ਬਾਵਾ ਗੁਰਿੰਦਰ ਸਿੰਘ, ਸ. ਜੀ ਐਸ ਆਰੂਜਾ, ਸ. ਚਰਨ ਸਿੰਘ, ਸ. ਰਾਮ ਸਿੰਘ ਰਾਠੌਰ ਅਤੇ ਪ੍ਰੋ. ਜਗਮੋਹਨ ਸਿੰਘ ਦਾ ਵੀ ਤਹਿਦਿਲੋਂ ਧੰਨਵਾਦ ਕਰਦੀ ਹੈ।

ਗਲੋਬਲ ਸਿੱਖ ਕੌਂਸਲ, ਸ. ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਨਾਂ ਦੇ ਕੀਮਤੀ ਯੋਗਦਾਨ ਲਈ ਧੰਨਵਾਦੀ ਹੈ। ਉਹਨਾਂ ਨੇ ਅਫਗਾਨੀ ਸਿੱਖਾਂ ਅਤੇ ਹਿੰਦੂਆਂ ਦਾ ਸਵਾਗਤ ਕੀਤਾ ਹੈ ਕੋਵਿਡ 19 ਦੀ ਮਹਾਮਾਰੀ ਦੇ ਮੁਸ਼ਕਿਲ ਹਾਲਾਤਾਂ ਵਿੱਚ ਵੀ ਉਹਨਾਂ ਦੀ ਰਿਹਾਇਸ਼ ਅਤੇ ਗੁਜ਼ਾਰੇ ਦਾ ਪ੍ਰਬੰਧ ਕੀਤਾ ਹੈ। ਇਹ ਸਫਲਤਾ ਸਮੂਹ ਸਿੱਖ ਜਗਤ ਦੇ ਮੈਂਬਰਾਂ ਦੇ ਯਤਨਾਂ ਅਤੇ ਗਲੋਬਲ ਸਿੱਖ ਕੌਂਸਲ ਦੀ ਅਗਵਾਈ ਸਦਕਾ ਪ੍ਰਾਪਤ ਹੋਈ ਹੈ। ਅਸੀਂ ਭਾਰਤ ਸਰਕਾਰ ਦੇ ਅਧਿਕਾਰੀਆਂ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ।

ਦੇਬਾਰਾਂ ਮੇਰੇ ਵੱਲੋਂ ਸ.ਪਰਮਜੀਤ ਸਿੰਘ ਬੇਦੀ, ਗਲੋਬਲ ਸਿੱਖ ਕੌਂਸਲ ਦੇ ਅਫਗਾਨਿਸਤਾਨ ਸੰਬੰਧੀ ਮਾਮਲਿਆਂ ਦੀ ਉੱਪ ਕਮੇਟੀ ਦੇ ਪ੍ਰਧਾਨ ਜੀ ਦਾ, ਇਸ ਮਹੱਤਵਪੂਰਨ ਕਾਰਜ ਦੀ ਸਫਲਤਾ ਦੇ ਉਪਰਾਲਿਆਂ ਵਿੱਚ ਤਾਲਮੇਲ ਲਈ ਤਹਿਦਿਲੋਂ ਧੰਨਵਾਦ।

ਲੇਡੀ ਸਿੰਘ

ਕੰਵਲਜੀਤ ਕੌਰ

Global Sikh Council is a confederation of National Level Sikh Organizations worldwide, working together for the advancement of the Sikh religion guided by the Guru Granth Sahib and the socioeconomic development of the Sikh community.

President: Lady Singh (Dr Kanwaljit Kaur OBE) **Secretary:** S Jagjit Singh LLB Hons Lon, CLP M'sia

Tel: +44 (0) 7716 497376 **Tel:** +60 12 658 7456

Email: kaur Singh3@aol.com **Email:** GSCsecretariat@yahoo.com

Member Organizations From:

Afghanistan Australia Bangladesh Bahrain Belgium Canada Dubai (UAE) France Germany Hong Kong
India Indonesia Ireland Italy Kenya Malaysia Myanmar Nepal New Zealand
Pakistan Portugal Spain Switzerland Thailand UK Uganda USA

